

ਤੁਰੰਤ ਰਿਲੀਜ਼ ਲਈ

**ਸਿਟੀ ਆਫ ਬ੍ਰੈਂਪਟਨ ਇਨੋਵੇਸ਼ਨ ਡਿਸਟ੍ਰਿਕਟ ਵਿੱਚ ਨਿਵੇਸ਼ ਅਤੇ ਵਾਧੇ
ਨੂੰ ਸੰਚਾਲਿਤ ਕਰਨਾ ਜਾਰੀ ਰੱਖ ਰਹੀ ਹੈ**

*ਇਨੋਵੇਸ਼ਨ ਡਿਸਟ੍ਰਿਕਟ ਭਾਈਵਾਲੀਆਂ ਦੇ ਦੁਆਰਾ 55 ਮਿਲੀਅਨ
ਡਾਲਰ ਤੋਂ ਵੱਧ ਦੀ ਰਕਮ ਦੀ ਵਚਨਬੱਧਤਾ ਕੀਤੀ ਗਈ*

ਬ੍ਰੈਂਪਟਨ, ਓਨਟੈਰੀਓ (14 ਅਕਤੂਬਰ, 2021) – ਸਿਟੀ ਆਫ ਬ੍ਰੈਂਪਟਨ, ਇਨੋਵੇਸ਼ਨ ਅਤੇ ਸਟਾਰਟਅਪ ਈਕੋਸਿਸਟਮ: ਬ੍ਰੈਂਪਟਨ ਇਨੋਵੇਸ਼ਨ ਡਿਸਟ੍ਰਿਕਟ (*Brampton Innovation District*) ਬਣਾ ਕੇ ਆਪਣੇ ਡਾਉਨਟਾਊਨ ਦੇ ਪੁਨਰ ਨਿਰਮਾਣ ਅਤੇ ਇਸਦੀ ਆਰਥਿਕ ਸਮਰੱਥਾ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਜਾਰੀ ਰੱਖ ਰਹੀ ਹੈ। 2019 ਵਿੱਚ ਸਮਝੌਤੇ ਸ਼ੁਰੂ ਕਰਕੇ, ਸਿਟੀ ਨੇ ਆਪਣੇ ਇਨੋਵੇਸ਼ਨ ਡਿਸਟ੍ਰਿਕਟ ਵਿੱਚ ਇਨੋਵੇਸ਼ਨ ਡਿਸਟ੍ਰਿਕਟ ਦੇ ਭਾਈਵਾਲਾਂ ਦੇ ਦੁਆਰਾ ਕੀਤੇ ਜਾ ਰਹੇ ਨਿਵੇਸ਼ਾਂ ਵਿੱਚ, ਲਗਭਗ 55.2 ਮਿਲੀਅਨ ਡਾਲਰ ਦੇ ਵਾਧੂ ਨਿਵੇਸ਼ ਦੇ ਨਾਲ, ਲਗਭਗ 20.5 ਮਿਲੀਅਨ ਡਾਲਰ ਦਾ ਨਿਵੇਸ਼ ਵਚਨਬੱਧ ਕੀਤਾ ਹੈ।

2019 ਤੋਂ 2021 ਤੱਕ, ਛੇ ਭਾਈਵਾਲੀਆਂ ਨੇ ਇਨੋਵੇਸ਼ਨ ਡਿਸਟ੍ਰਿਕਟ ਵਿੱਚ ਆਪਣੀ ਮੌਜੂਦਗੀ ਸਥਾਪਤ ਕੀਤੀ ਹੈ। ਬ੍ਰੈਂਪਟਨ ਦੇ ਇਨੋਵੇਸ਼ਨ ਡਿਸਟ੍ਰਿਕਟ ਵਿੱਚ ਭਾਈਵਾਲਾਂ ਵਿੱਚ ਸ਼ਾਮਲ ਹਨ, ਉੱਦਮੀ, ਬਿਜਨੇਸ ਇਨਕਿਊਬੇਸ਼ਨ, ਪੋਸਟ-ਸੈਕੰਡਰੀ ਟ੍ਰੇਨਿੰਗ ਅਤੇ ਗਤੀਵਰਧਕ ਥਾਵਾਂ, ਜਿਵੇਂ ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (Brampton Entrepreneur Centre), BHive ਬ੍ਰੈਂਪਟਨ (BHive Brampton), ਰਾਇਰਸਨ-ਸੰਚਾਲਿਤ ਵੈਚਰ ਜ਼ੋਨ (Ryerson-led Venture Zone), ਅਲਟੀਟਿਊਡ ਐਕਸਲਰੇਟਰ (Altitude Accelerator), ਫਾਊਂਡਰ ਇੰਸਟਿਚਿਊਟ (Founder Institute), ਅਲਗੋਮਾ ਯੂਨੀਵਰਸਿਟੀ (Algoma University), ਰੋਜਰਸ ਸਾਇਬਰਸਿਕਿਓਰਿਟੀ ਕੈਟਾਲਿਸਟ ਹੈਡਕੁਆਰਟਰਸ ਐਂਡ ਐਕਸਲਰੇਟਰ (Rogers Cybersecure Catalyst Headquarters and Accelerator)। ਸ਼ੈਰੀਡਨ ਐਜ (Sheridan Edge), ਬ੍ਰੈਂਪਟਨ ਬੋਰਡ ਆਫ ਟ੍ਰੇਡ (Brampton Board of Trade) ਅਤੇ ਡਾਉਨਟਾਊਨ ਬ੍ਰੈਂਪਟਨ ਬੀ.ਆਈ.ਏ. (Downtown Brampton BIA) ਵੀ, ਇਨੋਵੇਸ਼ਨ ਡਿਸਟ੍ਰਿਕਟ ਬਣਾਉਣ ਵਿੱਚ ਮਹੱਤਵਪੂਰਣ ਭਾਈਵਾਲ ਹਨ।

ਟਰਮ ਆਫ ਕਾਊਂਸਿਲ ਪ੍ਰਾਇਰਟੀਜ਼ (Term of Council Priorities) ਤੇ ਅਧਾਰਿਤ, ਜਾਰੀ ਪਰਿਵਰਤਨਕਾਰੀ ਪਹਿਲਕਦਮੀਆਂ, ਸੰਪੂਰਣ ਕਮਿਊਨਿਟੀਜ਼ ਬਣਾਉਣ, ਆਰਥਿਕ ਸਮਰੱਥਾ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਬ੍ਰੈਂਪਟਨ ਨੂੰ ਇਨੋਵੇਸ਼ਨ ਕੋਰੀਡੋਰ (Innovation Corridor) ਤੇ ਬੇਜੋੜ ਪੇਜੀਸ਼ਨ ਤੇ ਲਿਆਉਣ ਵਿੱਚ ਮਦਦ ਕਰਨਗੀਆਂ।

ਕੋਵਿਡ-19 (COVID-19) ਦੇ ਦੌਰਾਨ, ਸਿਟੀ ਨੇ ਡਾਉਨਟਾਊਨ ਨਿਵੇਸ਼ ਨੂੰ ਵਧਾਉਣ ਅਤੇ ਬ੍ਰੈਂਪਟਨ ਦੇ ਕੇਂਦਰ ਵਿੱਚ ਨਵੇਂ ਵਿਕਾਸ ਨੂੰ ਵਧਾਉਣ ਵਾਸਤੇ ਕੰਮ ਜਾਰੀ ਰੱਖਿਆ ਹੈ। ਸਿਟੀ ਦੇ ਇਨੋਵੇਸ਼ਨ ਡਿਸਟ੍ਰਿਕਟ ਦਾ ਲਗਾਤਾਰ ਵਿਕਾਸ, ਇਸਦੀ [ਇਕੋਨੋਮਿਕ ਰਿਕਵਰੀ ਸਟ੍ਰੈਟੀਜੀ \(Economic Recovery Strategy\)](#) ਦਾ ਮੁੱਖ ਹਿੱਸਾ ਹੈ ਅਤੇ ਇਹ ਲਗਾਤਾਰ ਵਾਧੇ ਲਈ ਤਿਆਰ ਕੀਤੇ ਸੈਕਟਰਾਂ ਤੇ ਧਿਆਨ ਕੇਂਦਰਿਤ ਕਰਕੇ ਸਿਟੀ ਨੂੰ ਮਹਾਂਮਾਰੀ ਦੇ ਅਸਰਾਂ ਤੋਂ ਨਿੱਕਲਣ ਵਿੱਚ ਮਦਦ ਕਰੇਗਾ, ਜਿਵੇਂ ਸਾਇਬਰਸਿਕਿਓਰਿਟੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ।

ਇਨੋਵੇਸ਼ਨ ਡਿਸਟ੍ਰਿਕਟ ਬਾਰੇ ਹੋਰ ਜਾਣਨ ਲਈ, www.bramptoninnovationdistrict.com ਤੇ ਜਾਓ ਜਾਂ ਇਸ ਇਨੋਵੇਸ਼ਨ ਈਕੋਸਿਸਟਮ ਦੇ ਅਸਰਾਂ ਨੂੰ ਉਜਾਗਰ ਕਰਨ ਵਾਲਾ ਸਿਟੀ ਦਾ [ਵੀਡੀਓ \(video\)](#) ਦੇਖੋ।

ਸੰਖੇਪ ਤੱਥ

- ਸਿਟੀ ਅਤੇ ਇਨੋਵੇਸ਼ਨ ਡਿਸਟ੍ਰਿਕਟ ਭਾਈਵਾਲਾਂ ਨੇ, ਇਨੋਵੇਸ਼ਨ ਡਿਸਟ੍ਰਿਕਟ ਵਿੱਚ ਨਵੀਨਤਾ, ਟੈਕਨੋਲੋਜੀ ਅਤੇ ਸਟਾਰਟਅਪ ਵਾਸਤੇ ਉਤਸ਼ਾਹਿਤ ਕਰਨ ਅਤੇ ਇਸਨੂੰ ਅੱਗੇ ਵਧਾਉਣ ਲਈ ਤਿਆਰ ਕੀਤੇ, 3,288 ਸੈਸ਼ਨਾਂ, ਵਰਕਸ਼ਾਪਾਂ ਅਤੇ ਕਾਰਜਕਰਮਾਂ ਦੀ ਮੇਜ਼ਬਾਨੀ ਕੀਤੀ ਹੈ। ਇਹਨਾਂ ਸੈਸ਼ਨਾਂ ਵਿੱਚ ਸ਼ਾਮਲ ਹਨ, ਕਾਰੋਬਾਰ ਸਬੰਧੀ ਆਮੁਣੇ-ਸਾਮੁਣੇ ਮਸ਼ਵਰੇ, ਟ੍ਰੇਨਿੰਗਾਂ, ਸ਼ੁਰੂਆਤੀ ਸਟਾਰਟਅਪ ਸਬੰਧੀ ਵਰਕਸ਼ਾਪਾਂ ਅਤੇ ਸਾਇਬਰਸਿਕਿਓਰਿਟੀ ਸਿੱਖਿਆ ਮੁਹਿੰਮਾਂ। ਇਹਨਾਂ ਵਿੱਚ 12,000 ਤੋਂ ਵੱਧ ਭਾਗੀਦਾਰ ਸ਼ਾਮਲ ਹੋਏ ਸਨ।
- ਇਨੋਵੇਸ਼ਨ ਡਿਸਟ੍ਰਿਕਟ ਭਾਈਵਾਲਾਂ ਨੇ ਡਾਉਨਟਾਉਨ ਬ੍ਰੈਂਪਟਨ ਵਿੱਚ ਕੁਸ਼ਲ ਇੰਪਲਾਇਮੈਂਟ ਮੈਕੇ ਪ੍ਰਦਾਨ ਕਰਨਾ ਜਾਰੀ ਰੱਖਿਆ ਹੈ ਅਤੇ ਹੁਣ ਤੱਕ 49 ਕਰਮਚਾਰੀਆਂ ਨੂੰ ਕੰਮ ਤੇ ਰੱਖਿਆ ਹੈ। BHive ਬ੍ਰੈਂਪਟਨ ਨੇ ਮਈ 2021 ਵਿੱਚ ਸ਼ੁਰੂਆਤ ਤੋਂ ਬਾਅਦ 73 ਸ਼ੁਰੂਆਤੀ ਸਟਾਰਟਅਪ ਸ਼ਾਮਲ ਕੀਤੇ ਅਤੇ ਉਹਨਾਂ ਦੇ ਇਨਕਿਊਬੇਟਰ ਪ੍ਰੋਗਰਾਮ ਵਿੱਚ 14 ਅੰਤਰਰਾਸ਼ਟਰੀ ਸ਼ੁਰੂਆਤੀ ਸਟਾਰਟਅਪ ਸਵੀਕਾਰ ਕੀਤੇ ਹਨ।
- ਜੁਲਾਈ ਵਿੱਚ, ਸਿਟੀ ਨੇ ਐਲਾਨ ਕੀਤਾ ਸੀ ਕਿ ਉਸਨੇ ਆਪਣੇ ਪਰਿਵਰਤਨਕਾਰੀ ਸੈਂਟਰ ਫਾਰ ਇਨੋਵੇਸ਼ਨ (Centre for Innovation) ਲਈ ਆਰਕੀਟੈਕਟ ਵਜੋਂ ਡਾਇਮੰਡ ਸ਼ਮਿਟ (Diamond Schmitt) ਦੀ ਚੋਣ ਕੀਤੀ ਹੈ। ਸੀ.ਐਫ.ਆਈ. (CFI), ਕੇਂਦਰੀ ਰੂਪ ਨਾਲ ਬ੍ਰੈਂਪਟਨ ਦੇ ਡਾਉਨਟਾਉਨ ਕੋਰ ਵਿੱਚ ਸਥਿਤ ਹੋਵੇਗਾ ਅਤੇ ਇਹ ਸ਼ਹਿਰ ਵਿੱਚ, ਅਲਗੋਮਾ ਯੂਨੀਵਰਸਿਟੀ ਅਤੇ ਰਾਇਰਸਨ ਯੂਨੀਵਰਸਿਟੀ (Ryerson University) ਅਤੇ ਯੂਨੀਵਰਸਿਟੀ ਆਫ ਗਲਫ-ਹੰਬਰ (University of Guelph-Humber) ਵਰਗੇ ਮੌਜੂਦਾ ਅਤੇ ਭਵਿੱਖੀ ਪੋਸਟ ਸੈਕੰਡਰੀ ਇੰਸਟੀਟਿਊਸ਼ਨਾਂ ਦੀ ਮੌਜੂਦਗੀ ਦੀ ਹਿਮਾਇਤ ਕਰੇਗਾ। ਇਹ ਪੋਸਟ ਸੈਕੰਡਰੀ ਇੰਸਟੀਟਿਊਸ਼ਨਾਂ ਨੂੰ, ਲੋਕਲ ਕਾਰੋਬਾਰਾਂ ਅਤੇ ਸ਼ੁਰੂਆਤੀ ਉੱਦਮਾਂ ਦੇ ਨਾਲ ਜੋੜਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗਾ ਅਤੇ ਬ੍ਰੈਂਪਟਨ ਦੇ ਕਾਰਜਬਲ ਨੂੰ ਭਵਿੱਖ ਦੀਆਂ ਕੁਸ਼ਲਤਾ ਵਾਲੀਆਂ ਨੌਕਰੀਆਂ ਦੇ ਨਾਲ ਜੁੜਨ ਵਿੱਚ ਮਦਦ ਕਰੇਗਾ। ਇਹ ਸ਼ਹਿਰ ਵਿੱਚ ਡਾਉਨਟਾਉਨ ਬ੍ਰੈਂਪਟਨ ਗੋ (Downtown Brampton GO) ਸਟੇਸ਼ਨ ਤੋਂ ਆਉਣ-ਜਾਣ ਵਾਲੇ ਟ੍ਰੇਨ ਯਾਤਰੀਆਂ ਲਈ ਇੱਕ ਗੇਟਵੇ ਅਤੇ ਲੈਂਡਮਾਰਕ ਹੋਵੇਗਾ।
- ਰੋਜਰਸ ਸਾਇਬਰਸਿਕਿਓਰਿਟੀ ਕੈਟਾਲਿਸਟ ਨੂੰ, ਇੰਪਲਾਇਮੈਂਟ ਐਂਡ ਸਕਿਲਸ ਡਿਵੈਲਪਮੈਂਟ ਕੈਨੇਡਾ (Employment and Skills Development Canada) ਵੱਲੋਂ, ਫਿਊਚਰ ਸਕਿਲਸ ਸੈਂਟਰ ਪ੍ਰੋਗਰਾਮ (Future Skills Centre Program) ਦੇ ਦੁਆਰਾ 1.9 ਮਿਲੀਅਨ ਡਾਲਰ ਹਾਸਲ ਹੋਏ ਹਨ। ਇਸ ਫੰਡ ਦੀ ਵਰਤੋਂ ਐਕਸਲਰੇਟੇਡ ਸਾਇਬਰਸਿਕਿਓਰਿਟੀ ਟ੍ਰੇਨਿੰਗ ਪ੍ਰੋਗਰਾਮ (Accelerated Cybersecurity Training Program) ਦੇ ਵਿਸਤਾਰ ਵਿੱਚ ਸਹਾਇਤਾ ਲਈ ਕੀਤੀ ਜਾਵੇਗੀ, ਤਾਂ ਜੋ ਇਹ ਵੱਧ ਵੰਨ-ਸੁਵੰਨੇ ਸਿੱਖਣ ਵਾਲਿਆਂ ਤੱਕ ਪਹੁੰਚ ਸਕੇ ਅਤੇ ਇਹ ਰਿਸਰਚ ਕੀਤੀ ਜਾ ਸਕੇ ਕਿ ਟ੍ਰੇਨਿੰਗ ਪ੍ਰੋਗਰਾਮ, ਵੰਨ-ਸੁਵੰਨੇ ਡੈਮੋਗ੍ਰਾਫਿਕ ਸਮੂਹਾਂ ਤੱਕ ਕਿਵੇਂ ਪਹੁੰਚ ਜਾ ਸਕਦੇ ਹਨ।

ਹਵਾਲੇ

“ਬ੍ਰੈਂਪਟਨ ਵਿੱਚ ਰੋਮਾਂਚਕ ਪਰਿਵਰਤਨ ਹੋ ਰਿਹਾ ਹੈ ਅਤੇ ਸਾਡੇ ਭਾਈਵਾਲਾਂ ਦੇ ਨਾਲ ਇਕੱਠੇ ਮਿਲ ਕੇ, ਅਸੀਂ ਸਾਡੇ ਇਨੋਵੇਸ਼ਨ ਡਿਸਟ੍ਰਿਕਟ ਨੂੰ ਇੱਕ ਵੱਡੇ ਸਿੱਖਿਆ ਅਤੇ ਨਵੀਨਤਾਕਾਰੀ ਕੇਂਦਰ (ਹਬ) ਵਿੱਚ ਵਿਕਸਿਤ ਕਰਨ ਲਈ ਜ਼ਰੂਰੀ ਬਿਲਡਿੰਗ ਬਲੋਕਸ ਸਥਾਪਤ ਕਰ ਰਹੇ ਹਾਂ। ਜਿਵੇਂ ਕਿ ਅਸੀਂ ਕੋਵਿਡ-19 ਮਹਾਂਮਾਰੀ ਦੇ ਇਸ ਅਗਲੇ ਪੜਾਅ ਤੋਂ ਬਾਹਰ ਨਿੱਕਲ ਕੇ ਲਗਾਤਾਰ ਅੱਗੇ ਵਧ ਰਹੇ ਹਾਂ, ਅਸੀਂ ਲੋਕਲ ਪ੍ਰਤਿਭਾ ਨੂੰ ਵਿਕਸਿਤ ਕਰਦੇ ਹੋਏ, ਉੱਦਮੀਆਂ ਨੂੰ ਸਹਿਯੋਗ ਕਰਦੇ ਹੋਏ ਅਤੇ ਸਾਡੇ ਨਿਵਾਸੀਆਂ ਅਤੇ ਕਾਰੋਬਾਰੀਆਂ ਲਈ ਆਰਥਿਕ ਬਹਾਲੀ ਨੂੰ ਵਧਾਉਂਦੇ ਹੋਏ, ਗਤੀਸ਼ੀਲ ਸਟਾਰਟਅਪ ਕਮਿਊਨਿਟੀ ਵਿੱਚ ਵਾਧਾ ਕਰ ਰਹੇ ਹਾਂ। ਬ੍ਰੈਂਪਟਨ ਸਚਮੁੱਚ ਇਨੋਵੇਸ਼ਨ ਵਿੱਚ ਗਲੋਬਲ ਲੀਡਰ ਵਜੋਂ ਉੱਭਰ ਰਿਹਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡੇ ਇਨੋਵੇਸ਼ਨ ਡਿਸਟ੍ਰਿਕਟ ਦਾ ਲਗਾਤਾਰ ਵਿਕਾਸ, ਸਿਟੀ ਦੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਦਾ ਮਹੱਤਵਪੂਰਣ ਹਿੱਸਾ ਹੈ ਅਤੇ ਸਾਡੇ ਭਾਈਵਾਲਾਂ ਦੇ ਨਾਲ ਇਕੱਠੇ ਮਿਲ ਕੇ, ਸਾਡੇ ਡਾਉਨਟਾਉਨ ਕੋਰ ਵਿੱਚ ਨਿਵੇਸ਼ ਪੈਦਾ ਕਰਨਾ ਜਾਰੀ ਰੱਖਿਆ ਹੈ, ਕਿਉਂਕਿ ਅਸੀਂ ਕੋਵਿਡ-19 ਮਹਾਂਮਾਰੀ ਦੇ ਅਸਰਾਂ ਤੋਂ ਬਾਹਰ ਨਿੱਕਲ

ਕੇ ਅੱਗੇ ਵਧ ਰਹੇ ਹਾਂ। ਸਾਡੇ ਪਰਿਵਰਤਨਕਾਰੀ ਸੈਂਟਰ ਫਾਰ ਇਨੋਵੇਸ਼ਨ ਦੇ ਨਾਲ ਅੱਗੇ ਵਧ ਕੇ ਅਤੇ ਬ੍ਰੈਂਪਟਨ ਨੂੰ ਨਵੀਨਤਾਕਾਰੀ ਅਤੇ ਉੱਦਮੀ ਕੇਂਦਰ ਵਜੋਂ ਸਥਾਪਤ ਕਰਕੇ, ਅਸੀਂ ਡਾਉਨਟਾਉਨ ਬ੍ਰੈਂਪਟਨ ਵਿੱਚ ਵਾਧਾ ਕਰ ਰਹੇ ਹਾਂ, ਜੋ ਸਾਡੇ ਨਿਵਾਸੀਆਂ ਨੂੰ ਫਾਇਦਾ ਪਹੁੰਚਾਏਗਾ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵਲੋਪਮੈਂਟ, ਸਿਟੀ ਆਫ ਬ੍ਰੈਂਪਟਨ

“ਅਸੀਂ ਸਾਡੇ ਡਾਉਨਟਾਉਨ ਦੇ ਪੁਨਰ ਨਿਰਮਾਣ ਅਤੇ ਇਸਦੀ ਆਰਥਿਕ ਸਮਰੱਥਾ ਦਾ ਵੱਧ ਤੋਂ ਵੱਧ ਫਾਇਦਾ ਲੈ ਰਹੇ ਹਾਂ ਅਤੇ ਸਾਡੇ ਇਨੋਵੇਸ਼ਨ ਡਿਸਟ੍ਰਿਕਟ ਵਿੱਚ ਮਹੱਤਵਪੂਰਣ ਪਹਿਲਕਦਮੀਆਂ ਨੂੰ ਅੱਗੇ ਵਧਾ ਕੇ ਸੰਪੂਰਣ ਕਮਿਊਨਿਟੀਜ਼ ਬਣਾ ਰਹੇ ਹਾਂ, ਜੋ ਸਾਡੇ ਨਿਵਾਸੀਆਂ, ਵਿਦਿਆਰਥੀਆਂ ਅਤੇ ਉੱਦਮੀਆਂ ਨੂੰ ਫਾਇਦਾ ਪਹੁੰਚਾਉਣਗੀਆਂ। ਬ੍ਰੈਂਪਟਨ ਦਾ ਮਤਲਬ ਹੈ ਕਾਰੋਬਾਰ, ਅਤੇ ਇਨੋਵੇਸ਼ਨ ਡਿਸਟ੍ਰਿਕਟ ਦੇ ਸਾਡੇ ਬਹੁਮੁੱਲੇ ਭਾਈਵਾਲਾਂ ਦੇ ਨਾਲ ਇਕੱਠੇ ਮਿਲ ਕੇ, ਅਸੀਂ ਸਾਡੇ ਸ਼ਹਿਰ ਦੇ ਬਿਲਕੁੱਲ ਵਿਚਾਲੇ, ਸਰਬੋਤਮ ਸਿੱਖਿਆ ਅਤੇ ਨਵੀਨਤਾਕਾਰੀ ਕੇਂਦਰ ਬਣਾ ਰਹੇ ਹਾਂ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵਲੋਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਸਾਡੀ ਸਮੁੱਚੀ ਕਮਿਊਨਿਟੀ ਨੂੰ ਫਾਇਦਾ ਪਹੁੰਚਾਉਣ ਲਈ ਸਾਡੇ ਸ਼ਹਿਰ ਨੂੰ ਸਿੱਖਿਆ ਅਤੇ ਨਵੀਨਤਾਕਾਰੀ ਕੇਂਦਰ ਵਿੱਚ ਵਿਕਸਿਤ ਕਰਨ ਲਈ ਲਗਾਤਾਰ ਅਗਵਾਈ ਕਰ ਰਹੀ ਹੈ। ਕੈਨੇਡਾ ਦੇ ਇਨੋਵੇਸ਼ਨ ਕੇਰੀਡੋਰ ਤੇ ਸਾਡੀ ਮੁੱਖ ਥਾਂ, ਬਹੁਮੁੱਲੀਆਂ ਭਾਈਵਾਲੀਆਂ, ਕੁਸ਼ਲ ਅਤੇ ਵੰਨ-ਸੁਵੰਨੇ ਟੈਲੈਂਟ ਪੂਲ ਦੇ ਨਾਲ, ਅਸੀਂ ਸਾਡੇ ਡਾਉਨਟਾਉਨ ਦੀ ਸਮਰੱਥਾ ਦਾ ਵੱਧ ਤੋਂ ਵੱਧ ਫਾਇਦਾ ਲੈ ਰਹੇ ਹਾਂ ਅਤੇ ਨਿਵਾਸੀਆਂ, ਵਿਦਿਆਰਥੀਆਂ ਅਤੇ ਉੱਦਮੀਆਂ ਦੇ ਵਧਣ-ਫੁੱਲਣ ਵਾਸਤੇ ਇਨੋਵੇਸ਼ਨ ਡਿਸਟ੍ਰਿਕਟ ਬਣਾ ਰਹੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca